

ਭਾਗ 2

ਤ੍ਰੈਗੁਣੀ-ਮਾਇਕੀ ਮੰਡਲ ਵਿਚ 'ਹਉਮੈ' ਦਾ ਪਸਾਰਾ ਹੈ, ਅਤੇ 'ਮੈ-ਮੇਰੀ' ਦਾ ਬੋਲ-ਬਾਲਾ ਹੈ। ਇਸ ਲਈ 'ਜੀਵ' ਕੁਦਰਤੀ ਤੌਰ ਤੇ ਨਿਜ ਸੁਆਰਥੀ (Selfish) ਹੈ। 'ਮੈ-ਮੇਰੀ' ਦਾ ਸਿਮਰਨ ਹੀ ਸਾਡਾ 'ਜੀਵਨ-ਰੂਪ' ਬਣਿਆ ਹੋਇਆ ਹੈ। 'ਮੈ-ਮੇਰੀ' ਦੀ 'ਭਾਵਨਾ' ਵਿਚੋਂ ਹੀ 'ਸੁਆਰਥ' (Selfishness) ਉਪਜਦਾ ਹੈ। ਸਾਡੇ ਸਾਰੇ ਖਿਆਲ, ਆਸਾ-ਮਨਸਾ, ਤ੍ਰਿਸ਼ਨਾ, ਚੀਝਾਂ, ਕਰਮ-ਕਾਂਡ ਭੀ ਨਿਜ-ਸੁਆਰਥ ਦੇ ਦੁਆਲੇ ਘੁੰਮਦੇ ਹਨ। ਆਪਣੀ 'ਖੁਦ-ਗਰਜ਼ੀ' ਦੇ ਦਾਇਰੇ ਤੋਂ ਬਾਹਰ ਅਸੀਂ ਕੋਈ ਖਿਆਲ, ਇਛਿਆ ਉਦਮ, ਕਰਮ ਕਰਨ ਨੂੰ ਤਿਆਰ ਨਹੀਂ। ਇਸ ਤੋਂ 'ਉਲਟ' ਕੋਈ 'ਵਿਰਲਾ' ਗੁਰਮੁਖ ਹੀ ਪਰ-ਸੁਆਰਥੀ ਹੁੰਦਾ ਹੈ।

All our thoughts, desires, efforts and actions revolve around our selfishness of I, me and mine. People who think and act unselfishly are rare exceptions.

ਦੂਜੇ ਲਫਜ਼ਾਂ ਵਿਚ, ਸਾਡੇ ਜੀਵਨ ਦੀ ਕਿਸਤੀ ਦੇ 'ਚੱਪੂ' ਆਸਾ-ਮਨਸਾ ਹਨ, ਅਤੇ ਇਹਨਾਂ ਚੱਪੂਆਂ ਨੂੰ ਚਲਾਉਣ ਵਾਲੀ ਸਾਡੀ 'ਮੈ-ਮੇਰੀ' (Selfishness) ਹੀ ਹੈ।

ਜੀਵ ਦੀ ਸ਼ਕਤੀ 'ਸ਼ੀਮਤ' ਹੋਣ ਕਾਰਨ, ਜਦ ਇਸ ਦੀ ਆਸਾ-ਮਨਸਾ, ਆਪਣੀ ਨਿੱਜੀ ਸ਼ਕਤੀ ਨਾਲ ਪੂਰੀ ਨਹੀਂ ਹੁੰਦੀ, ਤਾਂ ਇਹ ਕਿਸੇ ਉਚੇਰੀ, ਵੱਡੀ ਸ਼ਕਤੀ ਦਾ ਆਸਰਾ ਲਭਦਾ ਹੈ। ਇਸ ਤਰ੍ਹਾਂ ਇਹ ਕਿਸੇ ਸੁਣੀ-ਸੁਣਾਈ, ਸਮਝੀ-ਸਮਝਾਈ, ਵਡੇਰੀ ਸ਼ਕਤੀ ਦੀ 'ਟੇਕ' ਲੈਂਦਾ ਹੈ। ਭਿੰਨ-ਭਿੰਨ ਦੇਸ਼ਾਂ ਵਿਚ, ਭਿੰਨ-ਭਿੰਨ ਕੌਮਾਂ ਵਿਚ, ਭਿੰਨ-ਭਿੰਨ ਧਰਮਾਂ ਵਿਚ, ਭਿੰਨ-ਭਿੰਨ 'ਨਾਵਾਂ' ਹੋਠ ਬੇਅੰਤ ਦੇਵੀ-ਦੇਵਤੇ, ਪੀਰ-ਫਕੀਰ, ਔਲੀਏ ਮੰਨੇ ਜਾ ਰਹੇ ਹਨ, ਜਿਸ ਤਰ੍ਹਾਂ ਕਿ ਭਾਰਤ ਵਿਚ ਅਗਨੀ-ਦੇਵਤਾ, ਪਾਣੀ-ਦੇਵਤਾ, ਚੰਦ-ਦੇਵਤਾ, ਸੂਰਜ-ਦੇਵਤਾ, ਕਾਲੀ-ਮਾਤਾ, ਚੰਡੀ-ਮਾਤਾ, ਖੁਆਜਾ-ਦੇਵਤਾ, ਮੁਸਾ-ਦੇਵਤਾ ਆਦਿ, ਤੇਤੀ ਕਰੋੜ ਦੇਵੀ-ਦੇਵਤੇ ਮੰਨੇ ਜਾਂਦੇ ਹਨ।

ਇਸੇ ਤਰ੍ਹਾਂ ਅਸੀਂ ਆਪਣੇ ਮਨੋ-ਕਲਪਤ ਖਿਆਲਾਂ ਦੁਆਰਾ, ਅਨੇਕਾਂ ਸ਼ਕਲਾਂ ਤੇ ਸ਼ਕਤੀਆਂ ਵਾਲੇ ਦੇਵੀ-ਦੇਵਤੇ-ਗੁਰੂ, ਆਦਿ 'ਘੜੇ' ਹੋਏ ਹਨ, ਜਿਹਾ ਕਿ ਉਨ੍ਹਾਂ

GURU-SATGURU (GURU-TRUE GURU) PART-2

In the world of illusive 'Maya' or 'quagmire of materialism' egotism flourishes and 'me-mine' dominates. That is why the 'human being' is selfish by nature. The contemplation of 'me-mine' has become our 'life-style'. From the 'desires' of 'me-mine' arises 'selfishness'. All our thoughts, hopes-wishes, desires, needs, rites and rituals too revolve around selfishness. Outside the parameters of our 'self interest' we are not prepared to think, consider, make an effort or do something. 'Contrary' to this only some 'rare' *Guru* orientated soul or *Gurmukh* looks beyond self-interest.

All our thoughts, desires, efforts and actions revolve around our selfishness of I, me and mine. People who think and act unselfishly are rare exceptions.

In other words, the oars of our life's boat are needs and desires and the rower of these oars in fact is our 'me-mine' (Selfishness).

The human being's power is 'limited' and when he cannot satisfy his wants and needs, by his own power, he seeks the assistance of some higher, or greater power. As such, he then looks for the 'support' of a higher, known and more powerful source. In different countries, different communities, different religions, under different names numerous deities, holy souls and divine beings are revered. For example in India; the fire deity, water deity, moon deity, sun deity, Mother *Kali*, *Chandi* Mother, *Khoaja* deity, *Musaa* deity etc. 330 million deities and demi-gods are revered.

In a similar manner, we have 'created' imaginary deities or demi-gods-gurus with numerous forms and

ਦੇ 'ਸਿੰਗ', 'ਸੁੰਡ', ਦਸ ਸਿਰ, ਚਾਰ ਭੁਜਾਂ, ਵੱਡੇ-ਵੱਡੇ ਦੰਦ, ਡਰਾਉਣੀ ਸ਼ਕਲ ਵਾਲੇ 'ਬੁੱਤਾਂ' ਜਾਂ ਤਸਵੀਰਾਂ ਤੋਂ ਜਾਹਰ ਹੁੰਦਾ ਹੈ। ਇਹ 'ਦੇਵਤੇ' ਅਸਥੂਲ ਰੂਪ ਹੋਣ ਕਾਰਨ, ਸਦਾ ਸਾਡੇ ਨਾਲ ਨਹੀਂ ਰਹਿ ਸਕਦੇ, ਅਤੇ ਓਹਲੇ ਜਾਂ ਦੂਰ ਹੋ ਸਕਦੇ ਹਨ। ਅਸੀਂ ਇਹਨਾਂ ਦੇਵੀ-ਦੇਵਤਿਆਂ ਨੂੰ ਆਪੋ-ਆਪਣੇ :

ਖਿਆਲਾਂ ਦੀ ਕਸਵੱਟੀ ਨਾਲ ਚੁਣਿਆ ਹੈ।

ਨਿਸ਼ਚਿਆਂ ਅਨੁਸਾਰ ਵਡਿਆਈ ਦਿੰਦੇ ਹਾਂ।

ਸ਼ਰਧਾ ਭਾਵਨੀ ਨਾਲ ਸੇਵਾ ਕਰਦੇ ਹਾਂ।

ਅਨੇਕਾਂ ਤਰੀਕਿਆਂ ਨਾਲ ਪੂਜਾ ਕਰਦੇ ਹਾਂ।

ਨਿਜੀ ਸੁਆਰਥ ਲਈ ਵਰਤਦੇ ਹਾਂ।

ਵੇਖਿਆ ਜਾਂਦਾ ਹੈ, ਕਿ ਲੋਕਾਂ ਨੇ ਕਿਸੇ ਨਾ ਕਿਸੇ ਦੇਵੀ-ਦੇਵਤੇ ਨੂੰ ਮੰਨਿਆ ਹੋਇਆ ਹੈ। ਪਰ ਉਹਨਾਂ ਦੇ ਮਾਇਕੀ 'ਭਰਮ-ਭੁਲਾਵੇ' ਦਾ 'ਬੱਜਰ-ਕਪਾਟ' ਨਹੀਂ ਖੁਲ੍ਹਦਾ, ਅਤੇ ਨਾ ਹੀ ਉਹਨਾਂ ਦੇ ਮਾਨਸਿਕ ਜਾਂ ਆਤਮਿਕ 'ਜੀਵਨ' ਵਿਚ ਕੋਈ ਫਰਕ ਪੈਂਦਾ ਹੈ। ਉਹ 'ਗੁਰੂ-ਵਾਲੇ' ਅਖਵਾਉਂਦੇ ਹੋਏ ਵੀ, ਉਸੇ ਤਰ੍ਹਾਂ 'ਮੋਹ-ਮਾਇਆ' ਦੇ ਹਨੇਰੇ ਵਿਚ ਗਲਤਾਨ ਹਨ। ਉਹਨਾਂ ਦੇ ਅੰਦਰ ਆਤਮਿਕ ਤੱਤ-ਗਿਆਨ ਦਾ 'ਚਾਨਣ' ਨਹੀਂ ਹੁੰਦਾ। ਤਾਂ ਤੇ ਸਪਸ਼ਟ ਹੈ, ਕਿ ਉਹਨਾਂ ਨੂੰ ਹਲੇ 'ਪੂਰਾ-ਸੱਚਾ-ਗੁਰੂ' ਨਹੀਂ ਲੱਭਾ। ਉਹ ਅਖੌਤੀ ਗੁਰੂ, ਦੇਵੀ-ਦੇਵਤੇ 'ਧਾਰ ਕੇ' ਹੀ ਸੰਤੁਸ਼ਟ ਹਨ, ਕਿ ਅਸੀਂ 'ਗੁਰੂ ਵਾਲੇ' ਹਾਂ! ਤੇ ਨਾਮ ਲਿਆ ਹੋਇਆ ਹੈ!!

ਸਾਡੀ ਗੁਰੂ ਬਾਬਤ ਕਸਵੱਟੀ :—

ਮਨੋ-ਕਲਪਤ

ਧੁੰਦਲੀ

ਸੁਣੀ-ਸੁਣਾਈ

ਓਪਰੀ,

ਅਧੂਰੀ

ਗਲਤ ਹੈ।

ਅਸੀਂ ਸਿਰਫ ਉਹਨਾਂ ਪੀਰਾਂ-ਫਕੀਰਾਂ, ਦੇਵੀ-ਦੇਵਤਿਆਂ ਨੂੰ ਮੰਨਦੇ ਹਾਂ, ਜਿਹੜੇ ਰਿੱਧੀਆਂ-ਸਿੱਧੀਆਂ, ਕਰਾਮਾਤਾਂ, ਨਾਟਕ-ਚੇਟਕ ਰਾਹੀਂ ਸਾਡੇ ਮਾਇਕੀ ਸੁਆਰਥ ਪੂਰੇ ਕਰਦੇ ਹੋਣ। ਅਸੀਂ ਮਾਇਕੀ ਰੁਚੀਆਂ ਵਾਲੀਆਂ ਚਾਤਾਂ, ਦੁੱਧ-ਪੁੱਤ, ਮਾਇਆ, ਤੰਦਰੁਸ਼ਤੀ ਆਦਿ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਾਂ। ਹਾਂ ਜੀ! ਅਸੀਂ ਆਪਣੇ ਸੁਆਰਥ ਦੀ ਪੂਰਤੀ ਲਈ 'ਮਤਲਬੀ ਯਾਰ' ਹਾਂ। ਸਾਡਾ ਪਰਮਾਰਥ ਮਾਇਕੀ

These deities and demigods because of their subtle form **cannot remain with us forever**. They can disappear or **move away powers as is seen in pictures**; they have 'horns', 'trunks', ten heads, four arms, huge teeth, and other statues with frightening appearances.

We have chosen these deities and demi gods according to:

The yardstick of our own thoughts and beliefs

thus praise them accordingly

served them with faith and fervor.

Worship them according to our own varied ways.

Use them for our own selfish ends.

It is apparent that people have linked themselves to this or that deity or demigod. But the 'rigid door' of their worldly '**doubt-delusion**' does not open and neither is there a change in their mental or spiritual '**life**'. In spite of saying that they '**have a guru**', they are still enmeshed in the darkness of '**worldly attachments**'. They are never '**enlightened**' with the divine **knowledge essence**. Thus, it becomes clear that they have not yet found the '**Perfect-True-Guru**'. They are **satisfied** by '**enjoining**' with a so-called deity or demigod and say that they '**have a guru**', and have received the *Naam*!!

Our test or **yard-stick** about the guru is:--

imaginary

hazy

hear-say

superficial

lacking

wrong.

We **only** believe in those holy people and deities-demigods who fulfill our own selfish needs through **occult powers**, miracles or a drama. We are easily **satisfied** with worldly things like milk-son, money, health etc.! Oh yes, we are '**opportunists**' when it comes to satisfying our own wants. Worldly give and take has become our spiritual life.

ਬਿਉਹਾਰ ਹੀ ਬਣ ਗਿਆ ਹੈ। ਜੇ ਕਰ ਇੱਕ ਦੁਕਾਨ 'ਤੇ 'ਸੌਦਾ' ਨਾ ਬਣੇ ਤਾਂ ਦੂਜੀ 'ਤੇ ਜਾ ਖਲੋਂਦੇ ਹਾਂ। ਆਪਣੇ ਮਨ ਦੀ ਤਸੱਲੀ ਲਈ ਜਾਂ ਲੋਕ-ਪਚਾਰੇ ਲਈ 'ਗੁਰੂ' ਧਾਰ ਲੈਂਦੇ ਹਾਂ, ਪਰ ਅਸਲ ਵਿਚ 'ਮਤਲਬ ਪਰਸਤ' ਹਾਂ। ਇਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ—ਦੂਜੇ ਪਾਸੇ ਆਪਣੇ ਸੁਆਰਥ ਲਈ :

ਮੜੀਆਂ—ਮਸਾਣਾਂ
 ਦੇਵੀ-ਦੇਵਤਿਆਂ
 ਪੀਰਾਂ-ਫਕੀਰਾਂ
 ਰਿਧੀਆਂ-ਸਿਧੀਆਂ ਵਾਲੇ ਸਾਧੂਆਂ
 ਕਰਾਮਾਤਾਂ ਵਾਲੇ ਸਿਧਾਂ
 ਭੂਤ ਵੱਸ ਕਰਨ ਵਾਲੇ 'ਚੇਲਿਆਂ'
 ਦੁੱਧ-ਪੁਤ ਬਖਸ਼ਣ ਵਾਲਿਆਂ
 ਵਡ-ਵਡੇਰਿਆਂ

ਨੂੰ ਪੂਜਦੇ ਫਿਰਦੇ ਹਾਂ।

ਏਥੋਂ ਤਾਈਂ, ਕਿ ਆਪਣੇ ਗੁਰੂ ਤੋਂ ਬੇ-ਮੁੱਖ ਹੋ ਕੇ, ਆਪਣੇ ਸੁਆਰਥ ਲਈ ਵਜ਼ੀਰਾਂ, ਵੱਡੇ ਅਫਸਰਾਂ ਦਾ ਆਸਰਾ ਲੈਂਦੇ ਹਾਂ, ਅਤੇ 'ਰਿਸ਼ਵਤ-ਖੋਰੀ' ਦਾ ਹਥਿਆਰ ਵਰਤਣੇ ਵੀ ਨਹੀਂ ਭਿਜਕਦੇ।

ਗੁਰਬਾਣੀ ਵਿਚ ਸਾਨੂੰ ਇਸ 'ਦੋ-ਚਿੱਤੇ' ਵਾਲੀ ਅਵਸਥਾ ਦੀ ਬਾਬਤ ਬੜੀ ਜ਼ਬਰਦਸਤ ਤਾੜਨਾ ਕੀਤੀ ਗਈ ਹੈ :—

ਜਿਨ੍ਹਾਂ ਨਾਉ ਸੁਹਾਗਣੀ, ਤਿਨ੍ਹਾਂ ਝਾਕ ਨਾ ਹੋਰ ॥ (ਪੰਨਾ—1384)
 ਖਸਮ ਛੋਡਿ ਦੂਜੇ ਲਗੇ, ਡੁਬ ਸੇ ਵਣਜਾਰਿਆ ॥ (ਪੰਨਾ—470)
 ਸਤਿਗੁਰੁ ਛੋਡਿ ਦੂਜੇ ਲਗੇ, ਕਿਆ ਕਰਨਿ ਅਗੇ ਜਾਇ ॥
 ਜਮ ਪੁਰਿ ਬਧੇ ਮਾਰੀਅਹਿ, ਬਹੁਤੀ ਮਿਲੈ ਸਜਾਇ ॥ (ਪੰਨਾ—994)
 'ਕਹਿਤ ਕਬੀਰ ਸੁਨਹੁ ਰੇ ਪਰਾਨੀ, ਛੋਡਹੁ ਮਨ ਕੇ ਭਰਮਾ ॥
 ਕੇਵਲ ਨਾਮੁ ਜਪਹੁ ਰੇ ਪਰਾਨੀ, ਪਰਹੁ ਏਕ ਕੀ ਸਰਨਾ ॥ (ਪੰਨਾ-692)

ਜਿਨ੍ਹਾਂ ਚਿਰ ਸਾਨੂੰ ਕਿਸੇ ਦੀ 'ਝਾਕ' ਜਾਂ 'ਟੇਕ' ਹੈ—ਉਨ੍ਹਾਂ ਚਿਰ ਅਸੀਂ 'ਸੁਹਾਗਣੀ' ਨਹੀਂ ਬਣੀਆਂ। ਅਤੇ ਇੱਕੋ ਸੱਚੇ-ਸੁੱਚੇ ਸਤਿਗੁਰ ਉਤੇ ਪੂਰਨ ਸ਼ਰਧਾ ਨਹੀਂ ਹੈ, ਐਵੇਂ ਮੱਥਾ ਟੇਕ ਛੋਡਦੇ ਹਾਂ। ਇਸ ਤਰਾਂ ਸਾਡੀ ਹਾਲਤ "ਖਸਮੁ ਛੋਡਿ ਦੂਜੇ ਲਗੇ, ਡੁਬ ਸੇ ਵਣਜਾਰਿਆ" ਵਾਲੀ ਹੋ ਗਈ ਹੈ।

If we cannot get 'satisfaction' at one shop, we move on to another. We 'adopt a guru' to 'satisfy' our mind or for public acceptance, but in reality, we are 'selfish'. On the one hand we bow before the *Guru Granth Sahib* and on the other, to serve our own selfish ends we continue to pray or worship

at cemeteries and tombs
 deities and demigods

Peers and Fakirs
Sadhu's with occult powers

Sidhs who show miracles
 people who control spirits

those who bestow milk (a sign of plenty) and sons
 their ancestors

To serve our own interest we even **turn away** from the *Guru* to seek **help** from ministers and highly placed officials and even do not hesitate to use the weapon of 'bribery'.

In *Gurbani* we are severely warned about this 'double minded' state.

They, who are called chaste brides, cherish not hope of another. 1384

Those who leave the Spouse and attach themselves to another are drowned. 470

*'Forsaking the True Guru, they who are attached to another what shall they do afterwards?
 Bound down in the city of death they are soundly beaten and suffer great punishment. 994*

*Says Kabir, hear O mortal, thou shed thy mental doubts.
 Contemplate thou only on the one Name, O mortal, and seek but the One Lord's asylum. 692*

As long as we 'look' for and support from someone else, we cannot become 'brides'; we do not have full faith in the one and True *Satguru*, but just bow our head superficially. In this manner our condition has become similar to those 'traders who abandon their Lord Master and attach to another are drowned'.

‘ਬਾਪੂ’ ਤਾਂ ਇਕੋ ਹੋ ਸਕਦਾ ਹੈ ਪਰ ‘ਤਾਏ’, ‘ਚਾਚੇ’ ਆਦਿ ਕਈ ਹੋਰ ‘ਨਾਤੇ’ ਹੋ ਸਕਦੇ ਹਨ। ਇਸੇ ਤਰ੍ਹਾਂ ਇਲਾਹੀ ‘ਬਾਪੂ’ ਤਾਂ ਦਸਾਂ ਪਾਤਸ਼ਾਹੀਆਂ ਦੀ ‘ਜੋਤ’ ਸਰੂਪ-‘ਗੁਰੂ ਗਰੰਥ ਸਾਹਿਬ’ ਹੀ ਹੈ, ਭਾਵੇਂ ਗੁਰਮੁਖ ਪਿਆਰੇ, ਸਾਧ, ਸੰਤ, ਮਹਾਂ-ਪੁਰਖ-ਕਈ ਕਿਸਮ ਦੇ ਆਤਮਕ ਨਾਤੇ ਹੋ ਸਕਦੇ ਹਨ, ਜਿਨ੍ਹਾਂ ਦਾ ਅਸੀਂ ਆਦਰ-ਭਾਉ ਸਤਿਕਾਰ ਤੇ ਸੇਵਾ ਕਰਨੀ ਹੈ।

ਗੁਰਪੁਰਬਾਂ ਉੱਤੇ ਅਸੀਂ ਗੁਰੂ ਸਾਹਿਬਾਂ ਦੇ ਅਵਤਾਰ ਧਾਰਨ ਦੀਆਂ ਤਰੀਕਾਂ ਬੰਸਾਵਲੀ, ਅਤੇ ਸੁਣੀਆਂ-ਸੁਣਾਈਆਂ, ਪੜ੍ਹੀਆਂ-ਪੜ੍ਹਾਈਆਂ, ਕੁਝ ਕੁ ਬਾਹਰ ਮੁਖੀ ਮਾਇਕੀ ਮੰਡਲ ਦੇ ‘ਕੌਤਕਾਂ’, ਕਰਾਮਾਤਾਂ ਦਾ ਜ਼ਿਕਰ ਕਰ ਛੱਡਦੇ ਹਾਂ, ਕਿਉਂਕਿ ਗੁਰੂ ਸਾਹਿਬਾਂ ਦੇ ਅਸਲੀ ਬੇ-ਅੰਤ ‘ਇਲਾਹੀ ਗੁਣਾਂ ਅਤੇ ਸ਼ਕਤੀਆਂ’ ਤੋਂ ਅਸੀਂ ਅਣਜਾਣ ਹਾਂ। ਬਾਹਰ ਮੁਖੀ ਮਾਇਕੀ ਮੰਡਲ ਦੇ ਕੌਤਕ ਜਾਂ ਕਰਾਮਾਤਾਂ ਤਾਂ ਗੁਰੂ ਸਾਹਿਬਾਂ ਦੀ ਇਲਾਹੀ ਹਸਤੀ ਵਿਚੋਂ, ਸੂਰਜ ਦੀਆਂ ਕਿਰਨਾਂ ਵਾਂਗ, ਬੇ-ਅੰਤ ਆਤਮਿਕ ਕਿਰਨਾਂ ਦੇ ਟਾਂਵੇਂ-ਟਾਂਵੇਂ, ਬਾਹਰ-ਮੁਖੀ ਪ੍ਰਗਟਾਵੇ ਹੀ ਹਨ।

ਗੁਰੂ ਸਾਹਿਬ ਜੀ ਸਰਬ-ਕਲਾ ਸਮਰਥ ਹਨ, ਅਤੇ ਸੂਰਜ ਦੀਆਂ ਕਿਰਨਾਂ ਵਾਂਗ, ‘ਗੁਰ-ਪ੍ਰਸਾਦਿ’ (Grace) ਰੂਪੀ-ਹਰ ਇਕ ਇਲਾਹੀ ਕਿਰਨ ਵਿਚੋਂ, ਸਹਿਜ-ਸੁਭਾਇ Spontaneously) ਅਨੇਕਾਂ ਕੌਤਕ, ਕਰਾਮਾਤਾਂ ਜਾਂ ‘ਚਲਤ’, ਖਿਨ-ਖਿਨ, ਨਿਮਖ-ਨਿਮਖ ‘ਸਦੀਵੀ’ ਵਰਤ ਰਹੇ ਹਨ। ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਖਿਆਲਾਂ ਚਿਤ ਵਨੀਆਂ, ਮਿਹਰਾਂ, ਬਖਸ਼ਿਸ਼ਾਂ, ਉਨ੍ਹਾਂ ਦੀ ‘ਤਕਣੀ’, ‘ਛੋਹ’, ‘ਨਦਰਕਰਮ’ ‘ਚਰਨ-ਧੂੜ’ ਰੋਮ-ਰੋਮ ਵਿਚੋਂ ਨਿਕਲਦੀਆਂ ਇਲਾਹੀ ਕਿਰਨਾਂ (Divine Vibrations) ਦੁਆਰਾ ਬੇ-ਅੰਤ ਕੌਤਕ ਕਰਾਮਾਤਾਂ, ‘ਚਲਤ’ ਵਰਤਦੇ ਰਹਿੰਦੇ ਹਨ, ਪਰ ਗੁਰੂ ਸਾਹਿਬਾਨ ਦੇ ਬੇ-ਅੰਤ ‘ਚਲਤ’ ਜਾਂ ਕਰਾਮਾਤਾਂ ਵਿਚੋਂ ਬਹੁਤ ਹੀ ਥੋੜੀਆਂ, ਟਾਵੀਆਂ-ਟਾਵੀਆਂ ‘ਸਾਖੀਆਂ’ ਹੀ ਸਿੱਖ ਇਤਿਹਾਸ ਵਿਚ ਪਰਚਲਤ ਹਨ। ਬਾਕੀ ਅਨੰਤ ਅਤੇ ਬੇ-ਅੰਤ, ਗੁੱਝੇ, ਅਚਿਸ਼ਟ’ ਅੰਤਰ-ਆਤਮੇ, ਇਲਾਹੀ

ਗੁਰੂ-ਕੌਤਕ

ਗੁਰੂ-ਚਲਤ

ਅੰਮ੍ਰਿਤ-ਕਲਾ

ਆਤਮਿਕ-ਤੀਰ

ਇਲਾਹੀ-ਬਾਣ

ਚੋਜ-ਵਿਡਾਣੀ

ਜਿਨ੍ਹਾਂ ਨਾਲ ਬੇਅੰਤ ਜਗਿਆਸੂਆਂ ਦੀਆਂ ਰੂਹਾਂ ਨੂੰ ਆਤਮਿਕ-ਸੇਧ ਤੇ ਸਿਖੀ ਜੀਵਨ

There can be only one ‘father’, but many uncles and other relatives. In the same way, we can have many forms of ‘spiritual relationships’ with beloved *Gurmukhs*, *Sadhs*, Saints, highly evolved souls and extend them our respect and service, but our spiritual ‘father’, the embodiment of ‘divine light’ of the ten gurus, is only the ‘*Guru Granth Sahib*’.

On *Gurpurabs* (religious celebrations connected with the gurus), while elaborating on the genealogical tree of the gurus, we continue to relate worldly miracles that we have heard of or read about, because we are ignorant of the unlimited ‘divine attributes and powers’ of the *gurus*. The external wonders of the worldly realm and miracles are but a tiny expression, like the rays of the sun, of the inexhaustible **divine rays** from the spiritual being of the gurus.

Guru Sahib Ji is the embodiment of all powers and like the rays of the sun, from each **divine ray**, grace is emanating. Infinite miracles are spontaneously and incessantly unfolding every second, ‘every moment’. In this way the Divine Vibrations emerging from every fiber of the Gurus’ ‘glance’, ‘infection’, thought, intuition, blessings, touch, divine deeds, ‘dust of the lotus feet’ and every strand of hair, unlimited ‘miracles’ and happenings continue to take place. However, from all these miraculous outcomes, very few and far in between **episodes** have found their way into the Sikh history. We remain ignorant and unaware of the many, unknown, unseen, intuitional, divine -

Guru Miracles

Guru Wonders

Wonders of the ambrosial nectar

Intuitional Arrows

Divine Spears

Divine Plays

through which the souls of countless seekers received spiritual guidance and the gift of

ਪਰਦਾਨ ਹੋਇਆ, ਤੋਂ ਅਸੀਂ ਅਣਜਾਣ, ਅਵੇਸਲੇ ਅਤੇ ਵਾਂਝੇ ਹਾਂ ।

‘ਜਿਨਿ ਮਾਣਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ ॥ (ਪੰਨਾ-462)

ਕ੍ਰਿਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੂਖੁ ਬਿਦਾਰਿਓ ॥ (ਪੰਨਾ-681)

ਜਿਸ ਅਪਰ-ਅਪਾਰ **ਇਲਾਹੀ ਮੰਡਲ** ਵਿਚੋਂ, ਇਹ ਬਾਹਰ-ਮੁਖੀ ਕੌਤਕ ਜਾਂ ਕਰਾਮਾਤਾਂ ਉਪਜਦੀਆਂ ਹਨ—ਉਸ ‘ਹੁਕਮ’, ਸ਼ਬਦ, ਨਾਮ, ‘ਗੁਰ ਪ੍ਰਸਾਦਿ, **ਨਦਰ-ਕਰਮ**, ‘ਚਰਨ-ਛੋਹ’ ਦੀ ਬਾਬਤ ਸਾਨੂੰ

ਪਤਾ ਹੀ ਨਹੀਂ

ਸਮਝ ਹੀ ਨਹੀਂ

ਗਿਆਨ ਹੀ ਨਹੀਂ

ਲੋੜ ਹੀ ਨਹੀਂ

ਖੋਜ ਹੀ ਨਹੀਂ !

ਇਸੇ ਕਾਰਨ ਅਸੀਂ ਆਪੋ-ਆਪਣੀ ‘ਸੀਮਤ’ ਬੁੱਧੀ ਤੋਂ ਉਪਜੀ ਮਨੋ-ਕਲਪਤ ‘**ਕਸਵਟੀ**’ ਨਾਲ ਹੀ ਗੁਰੂ ਸਾਹਿਬਾਨ ਦੀਆਂ ਇਲਾਹੀ ਹਸਤੀਆਂ ਨੂੰ ‘ਪਰਖਦੇ’ ਹਾਂ ਅਤੇ ਇਲਾਹੀ ਸ਼ਖਸੀਅਤ ਨੂੰ ਸਿਰਫ ਇਹਨਾਂ ਮਾਇਕੀ ਮੰਡਲ ਦੀਆਂ ਕਰਾਮਾਤਾਂ ਤਾਈਂ ‘ਸੀਮਤ’ ਰਖਦੇ ਹਾਂ, ਅਤੇ ਅਸੀਂ ਆਪੋ-ਆਪਣੀ ਬੁੱਧੀ ਦੇ ਦਾਇਰੇ (Limit) ਤਾਈਂ ‘**ਮਹਿਮੂਦ**’ ਕਰ ਦਿੰਦੇ ਹਾਂ । ਇਉਂ ਅਸੀਂ, ਗੁਰੂ ਸਾਹਿਬਾਂ ਦੀ ਅਪਰ-ਅਪਾਰ ਸ਼ਖਸੀਅਤ ਨੂੰ ਆਪਣੀ ਸੀਮਤ ਬੁੱਧੀ ਦੀ ਧੁੰਦਲੀ ਜਾਂ ਮੈਲੀ ‘**ਕਸਵਟੀ**’ ਨਾਲ ਪਰਖ ਕੇ, ਅਣਜਾਣੇ ਹੀ, ਆਪਣੀ ਅਗਿਆਨਤਾ ਵਿਚ, ਗੁਰੂ ਸਾਹਿਬਾਂ ਦੀ ‘**ਛੁਟਿਆਈ**’ ਜਾਂ ਨਿਰਾਦਰੀ ਕਰ ਬੈਠਦੇ ਹਾਂ ।

We are ‘extroverts’, and as such, we can see, feel, and appreciate only the un-common, un-usual ‘exoteric’ psychic phenomena, and call them ‘Miracles.’

To ‘confine’ the greatness of Gurus to a few exoteric phenomena, is to ‘Limit’ their Divine Power and glory. Thus, in our ignorance, we unconsciously depreciate the Divinity of Gurus !

In this way-we ‘fail to grasp and appreciate’ the sublime Divine glory and grace of the Gurus, and thereby ‘deprive ourselves’ of the inner intuitional inspiration and experience

the Sikh way of life.

Who without making any delay, make angles out of men.

462

Beholding with His eye of mercy, He has dispelled the pains of his slave.

681

We are not even aware

have no understanding

have no knowledge

have no need

have not researched

about the boundless **Divine Realm** from which these visible miracles emerge; *Hukam, Shabad, Naam, Gurprasad, Divine glance, ‘lotus feet touch’*, we are -

For this reason, with our own ‘limited’ intelligence, we have created a ‘yardstick’ with which we measure or test the divinity of our illustrious *gurus* and thereby ‘**limit**’ their divine personality to the level of worldly miracles - that is limiting their divinity to the level of our individual intelligence. In this way we are ‘**measuring**’ the boundless personality of our illustrious *Gurus* with our own fogged or polluted indicator and unknowingly, in our ignorance we ‘**belittle**’ them.

We are ‘extroverts’ and as such we can see feel and appreciate only the un-common, unusual ‘exoteric’ psychic phenomena and call them ‘Miracles’.

To ‘confine’ the greatness of the *Gurus* to a few esoteric phenomena and call them ‘miracles’ is to ‘limit’ their Divine Power and glory. Thus, in our ignorance we continually depreciate the Divinity of the Gurus!

In this way we ‘fail to grasp and appreciate’ the sublime Divine glory of the Gurus, and thereby ‘deprive ourselves’ of the inner intuitional inspiration and experience

of the

'real',

awe-striking

vibrating

thrilling

intoxicating

ecstatic

'Esoteric Wonders' of Divine Blessings, Grace and Love which are incessantly and continuously.

permeating

engulfing

flowing through

manifesting

in, every particle of the Cosmos by the benevolent grace the Lord through His WORD and WILL !

ਗੁਰਬਾਣੀ ਵਿਚ ਸੱਚੇ ਗੁਰੂ ਦੀ ਉਪਮਾਂ ਤੇ ਪਰਖ ਇਉਂ ਦੱਸੀ ਹੈ :—

ਗੁਰ ਸਮਰਥੁ ਅਪਾਰ ਗੁਰੁ, ਵਡ ਭਾਗੀ ਦਰਸਨ ਹੋਇ ॥

ਗੁਰ ਅਗੋਚਰੁ ਨਿਰਮਲਾ, ਗੁਰੁ ਜੇਵਡੁ ਅਵਰੁ ਨ ਕੋਇ ॥

ਗੁਰੁ ਕਰਤਾ ਗੁਰੁ ਕਰਨ ਹਾਰ, ਗੁਰਮੁਖਿ ਸਚੀ ਸੋਇ ॥

ਗੁਰੁ ਤੇ ਬਾਹਰਿ ਕਿਛੁ ਨਹੀਂ, ਗੁਰੁ ਕੀਤਾ ਲੋੜੇ ਸੋ ਹੋਇ ॥

ਗੁਰੁ ਤੀਰਥੁ ਗੁਰੁ ਪਾਰ ਜਾਤੁ, ਗੁਰੁ ਮਨਸਾ ਪੂਰਨੁ ਹਾਰੁ ॥

ਗੁਰੁ ਦਾਤਾ ਹਰਿ ਨਾਮੁ ਦੇਇ, ਉਧਰੈ ਸਭੁ ਸੰਸਾਰੁ ॥

ਗੁਰੁ ਸਮਰਥੁ ਗੁਰੁ ਨਿਰੰਕਾਰ, ਗੁਰੁ ਉਚਾ ਅਗਮ ਅਪਾਰੁ ॥

ਗੁਰੁ ਕੀ ਮਹਿਮਾ ਅਗਮ ਹੈ, ਕਿਆ ਕਥੈ ਕਥਨ ਹਾਰੁ ॥

ਜਿਤੜੇ ਫਲ ਮਨਿ ਬਾਛੀਅਹਿ, ਤਿਤੜੇ ਸਤਿਗੁਰ ਪਾਸਿ ॥

ਪੂਰਬਿ ਲਿਖੇ ਖਾਵਛੇ, ਸਾਚੁ ਨਾਮੁ ਦੇ ਰਾਸਿ ॥

ਸਤਿਗੁਰ ਸਰਣੀ ਆਇਆ, ਬਹੁੜਿ ਨਹੀ ਬਿਨਾਸੁ ॥

ਹਰਿ ਨਾਨਕ ਕਦੇ ਨ ਵਿਸਰਉ, ਏਹੁ ਜੀਉ ਪਿੰਡੁ ਤੇਰਾ ਸਾਸੁ ॥ (ਪੰਨਾ—

of the

'real'

awe-striking

vibrating

thrilling

intoxicating

ecstatic

'Esoteric Wonders' of Divine Blessings, Grace and Love, which are incessantly and continuously,

permeating

engulfing

flowing through

manifesting

in, every particle of the Cosmos by the benevolent grace of the Lord through His WORD and WILL!

Gurbani shows us how to value and evaluate and recognize the true :

The Guru is omnipotent, and the Guru is Infinite. It is through the greatest good luck that his view is obtained.

Imperceptible and Immaculate is the Guru. None else is as great as the Guru.

The Guru is the Creator and Guru the Doer. It is through the Guru, that true glory is obtained.

Nothing is beyond (the jurisdiction of) the Guru. Whatever the Guru desires that comes to pass.

The Guru is the place or pilgrimage, Guru the Elysian Tree, and Guru the fulfiller of desire.

Guru the giver, grants God's Name, wherewith the entire world is saved.

The Guru is potent to do everything, and the Guru is himself the formless Lord, The Guru is high, unfathomable and limitless.

Ineffable is the praise s of the Guru. What can a anyone say?

With (in the hand of) the True Guru are as many rewards as our mind desires.

He, who is so preordained, obtains such fruit from the Guru, who is the grantor of the wealth of the true Name.

By seeking the sanctuary of the True Guru, who shalt not die again The soul, body and breaths are Thine, O God! may Nanak never grow oblivious of Thee.

ਦਾਤਾ ਓਹੁ ਨ ਮੰਗੀਐ, ਫਿਰਿ ਮੰਗਣਿ ਜਾਈਐ ॥
 ਹੋਛਾ ਸਾਹੁ ਨ ਕੀਚਈ, ਫਿਰਿ ਪਛੋਤਾਈਐ ॥
 ਸਾਹਿਬੁ ਉਹੁ ਨ ਸੇਵੀਐ, ਜਮ ਡੰਡੁ ਸਹਾਈਐ ॥
 ਹਉਮੈ ਰੋਗੁ ਨ ਕਟਈ, ਉਹੁ ਵੈਦੁ ਨ ਲਾਈਐ ॥
 ਦੁਰਮਤਿ ਮੈਲੁ ਨ ਉਤਰੈ, ਕਿਉ ਤੀਰਥਿ ਨਾਈਐ ॥
 ਪੀਰ ਮੁਰੀਦਾਂ ਪਿਰਹੜੀ, ਸੁਖ ਸਹਜਿ ਸਮਾਈਐ ॥ (ਵਾ:ਭਾ:ਗੁ: 27/15)

ਅਚਰਜ ਨੋ ਆਚਰਜੁ ਹੈ, ਅਚਰਜੁ ਹੋਵੈਦਾ ॥
 ਵਿਸਮਾਦੈ ਵਿਸਮਾਦੁ ਹੈ, ਵਿਸਮਾਦੁ ਰਹੰਦਾ ॥
 ਹੈਰਾਣੈ ਹੈਰਾਣੁ ਹੈ, ਹੈਰਾਣੁ ਕਰੰਦਾ ॥
 ਅਥਿਗਤਹੁ ਅਥਿਗਤੁ ਹੈ, ਨਹਿ ਅਲਖੁ ਲਖੰਦਾ ॥
 ਅਕੱਥਹੁ ਅਕਥ ਅਲੇਖੁ ਹੈ, ਨੇਤਿ ਨੇਤਿ ਸੁਣੰਦਾ ॥
 ਗੁਰਮੁਖਿ ਸੁਖ ਫਲੁ ਪਿਰਮ ਰਸੁ, ਵਾਹੁ ਵਾਹੁ ਚਵੰਦਾ ॥ (ਵਾ: ਭਾ: ਗੁ: 38/18)

ਜਦ ਸਤਿਗੁਰ ਆਪ ਹੀ :—

'ਅਚਰਜ' ਰੂਪ ਹਨ,
 'ਬਿਸਮਾਦ' ਰੂਪ ਹਨ,
 'ਰਸ' ਰੂਪ ਹਨ,
 'ਅਨੰਦ-ਬਿਨੋਦੀ' ਹਨ,
 'ਪ੍ਰੇਮ-ਪੁਰਖ' ਹਨ,
 'ਦਿਆਲ-ਸਰੂਪ' ਹਨ,
 'ਭਗਤ-ਵੱਛਲ' ਹਨ,
 'ਵਾਹੁ-ਵਾਹੁ' ਹਨ,

ਅਤੇ ਸੂਰਜ ਦੀਆਂ ਕਿਰਨਾਂ ਵਾਂਗ, ਸਤਿਗੁਰੂ ਦੀ :—

ਨਦਰ-ਕਰਮ
 ਬਖਸ਼ਿਸ਼
 ਗੁਰ ਪ੍ਰਸਾਦਿ
 ਚਰਨ-ਧੂੜ
 ਪ੍ਰੀਤ-ਪ੍ਰੇਮ

*Do not ask from those who themselves go to ask from others.
 Do not look towards short time gains as that will cause regret.
 Do not serve that master in whose service you may have to bear the
 blows of the couriers of death on your head.
 Do not go to that healer who cannot cure the disease of egotism.
 If the filth of falsehood cannot be washed off, what is the use of
 bathing in places of holy pilgrimages.
 Only the love bond between a holy soul and the disciples can
 ensure entry into supreme harmony.* VBG 27/15

*The more astonishing among the astonished realizes that he is not that
 astonishing.
 The more wondrous among the wondrous discovers the he is not
 that wondrous.
 Among the things that are surprising, the most surprising thing finds
 that it is not that surprising.
 The highest among those who have achieved salvation, even they
 cannot fathom the indescribable one.
 He is beyond the utter able and daily the seeker is heard saying HE
 is not this HE is not that.
 The Gurmukh who has experienced the fruit of total peace and
 Divine Love can only express his feeling by uttering 'wonderful-
 wonderful'.* VBG 38/18

When the *Satguru* himself is the: -

astonishing form
 wondrous form
 savory form
 blissful form
 embodiment of love
 embodiment of mercy
 companion of the devotees
 wonder of the wondrous

and like the rays of the sun, in the *Satguru* 's:-

merciful glance
 blessings
 grace
 dust of his lotus feet
 endearing love

ਰਸ
ਰੰਗ
ਚਾਉ
ਛੋਹ

ਦੀਆਂ ਇਲਾਹੀ ਸ਼ਬਦ ਰੂਪ ਕਿਰਨਾਂ ਵਿਚ ਭੀ :—

ਅਚਰਜ ਕਲਾ
ਬਿਸਮਾਦੀ ਕੌਤਕ
ਨੀਤ-ਨਵੇਂ 'ਚਲਤ'
ਅਨਤ ਤਰੰਗਾਂ
'ਵਾਹੁ-ਵਾਹੁ'
ਉਮਾਹ ਆਦਿ ਦੇ ਗੁਣ

ਦਿਨ-ਰਾਤ, ਖਿਨ-ਖਿਨ, ਪਲ-ਪਲ, ਨਿਮਖ-ਨਿਮਖ, ਕੁਦਰਤ ਦੇ ਜ਼ੌਰ-ਜ਼ੌਰੇ
ਵਿਚ ਪ੍ਰਵੇਸ਼ ਹੋ ਕੇ, ਓਤ-ਪੋਤ ਰਵਿ ਰਹੇ ਹਨ, ਅਤੇ ਕੁਦਰਤ ਦੇ ਹਰ ਦਰਸ਼ਨ ਵਿਚ
'ਪ੍ਰਕਾਸ਼ਤ' ਤੇ ਪਰਗਟ ਹੋ ਕੇ :—('ਬਲਿਹਾਰੀ ਕੁਦਰਤਿ ਵਸਿਆ') ਹੋ ਰਹੇ ਹਨ।

ਇਉਂ, ਸਤਿਗੁਰੂ ਸਾਡੇ :—

ਸਦਾ ਹੈ ਨਾਲੇ
ਓਤ-ਪੋਤ ਲਪਟਾਇਉ
ਅੰਗ-ਸੰਗ ਮੌਲਾ
ਅੰਗ-ਅੰਗ ਸੁਖਦਾਈ
ਪ੍ਰਤਿ-ਪਾਲੇ
ਨਿਤ ਸਾਰ ਸਮੁਾਲੇ

ਹੋ ਕੇ, ਸਾਨੂੰ :—

ਖੇਲ ਖਿਲਾਉਂਦਾ,
ਲਾਡ ਲਡਾਉਂਦਾ,
ਪ੍ਰਿਤ ਪਾਲਦਾ,
ਅਮ੍ਰਿਤ ਭੋਜਨ ਛਕਾਉਂਦਾ,
ਪਿਰਮ-ਪਿਆਲਾ ਪਿਲਾਉਂਦਾ,

relish
hue or color
joy
touch

the Divine *Shabad* rays have present in them :-

inspiring awe
wondrous happenings
ever new enfoldments
incessant vibrations
wonder-wonder
virtues of divine exuberance etc.

which, day and night, every second, every moment, are diffused and
interwoven with every particle of nature. They are present in every
visible facet of nature and stand out as '**a sacrifice unto Him who
abides in His Creation**'.

In this way the *Satguru*: --

is ever present all the time
is interwoven and intermingled in everything
is omnipresent
is ever present source of joy and comfort
is the sustainer
is ever caring & protecting

and in this way, He:--

plays with us,
cuddles us,
gives us our sustenance,
gives us the food of eternal life,
makes us drink the wine of love

ਸਾਰ ਸਮੁਲਦਾ,
ਸਾਜ ਸੁਆਰਦਾ,
ਪੰਜ ਰਖਦਾ ਹੈ ।

ਪਰ ਸਾਡੇ ਕੋਲ ਸਤਿਗੁਰੂ ਦੇ ਇਹਨਾਂ ਅਚਰਜ, ਵਿਸਮਾਦੀ, 'ਗੁੱਝੇ' ਕਉਤਕਾਂ ਨੂੰ

ਵੇਖਣ ਵਾਲੀ 'ਅੱਖ' ਨਹੀਂ
ਸਮਝਣ ਵਾਲੀ 'ਬੁੱਧੀ' ਨਹੀਂ
'ਬੁੱਝਣ' ਵਾਲਾ ਗਿਆਨ ਨਹੀਂ
'ਚੀਨਣ' ਵਾਲਾ ਅਨੁਭਵ ਨਹੀਂ
ਮਾਣਨ ਵਾਲਾ 'ਹਿਰਦਾ' ਨਹੀਂ
ਦਾਤ ਲਈ 'ਭਾਂਡਾ' ਨਹੀਂ ।

ਗੁਰਬਾਣੀ ਦੀਆਂ ਹੇਠਲੀਆਂ ਪੰਗਤੀਆਂ ਸਾਨੂੰ 'ਗੁਰੂ' ਦੀ ਬਾਬਤ ਸਹੀ ਸੋਧ ਦਿੰਦੀਆਂ ਹਨ :—

ਗੁਰ ਬਿਨੁ ਘੋਰੁ ਅੰਧਾਰੁ, ਗੁਰੂ ਬਿਨੁ ਸਮਝ ਨ ਆਵੈ ॥
ਗੁਰ ਬਿਨੁ ਸੁਰਤਿ ਨ ਸਿਧਿ, ਗੁਰੂ ਬਿਨੁ ਮੁਕਤਿ ਨ ਪਾਵੈ ॥ (ਪੰਨਾ—1399)
ਮਤ ਕੋ ਭਰਮਿ ਭੁਲੈ ਸੰਸਾਰਿ, ਗੁਰੂ-ਬਿਨੁ ਕੋਇ ਨਾ ਉਤਰਸਿ ਪਾਰਿ ॥
(ਪੰਨਾ—864)

ਗੁਰ ਕਰਤਾ ਗੁਰੁ ਕਰਣੈ ਜੋਗੁ, ਗੁਰੂ ਪਰਮੇਸਰੁ ਹੈ ਭੀ ਹੋਗੁ ॥
ਕਹੁ ਨਾਨਕ ਪ੍ਰਭਿ ਇਹੈ ਜਨਾਈ, ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥
(ਪੰਨਾ—864)

ਇਕਸੁ ਸਤਿਗੁਰ ਬਾਹਰਾ ਧ੍ਰਿਗ ਜੀਵਣੁ ਸੰਸਾਰੁ ॥ (ਪੰਨਾ—957)
ਸਤਿਗੁਰ ਬਾਝ ਨ ਬੁਝੀਐ, ਜਿਚਰ ਧਰੇ ਨ ਗੁਰ ਅਵਤਾਰਾ ॥
ਗੁਰ ਪਰਮੇਸਰ ਇਕ ਹੈ, ਸਚਾ ਸਾਹ ਜਗਤ ਵਣਜਾਰਾ ॥
ਚੜ੍ਹੈ ਸੂਰ ਮਿਟ ਜਾਇ ਅੰਧਾਰਾ ॥ (ਵਾ: ਭਾ: ਗੁ: 1)

ਡੀਗਨ ਡੋਲਾ ਤਉ ਲਉ, ਜਉ ਮਨ ਕੇ ਭਰਮਾ ॥
ਭ੍ਰਮ ਕਾਟੇ ਗੁਰਿ ਆਪਣੈ ਪਾਇ ਬਿਸਰਾਮਾ ॥ (ਪੰਨਾ—400)
ਕਹੁ ਨਾਨਕ ਗੁਰਿ ਖੋਲ੍ਹੈ ਕਪਾਟ ॥
ਮੁਕਤੁ ਭਏ ਬਿਨਸੇ ਭ੍ਰਮ ਥਾਟ ॥ (ਪੰਨਾ—188)

forever takes care of us,
embellishes our life
protects us.

But, to witness these **awesome, wondrous, 'hidden' undertakings, of the Satguru**, we do not have the

'eye' to see
'intellect' to understand
knowledge to 'unravel'
intuition to discover
heart to experience
vessel to receive the gift.

The following versus from *Gurbani* give us the accurate guidance about the *Guru*: -

Without the Guru, there is pitch darkness and without the Guru, understanding is obtained not. Without the Guru, man cannot obtain divine comprehension and success, and, without the Guru, he is blessed not with emancipation. 1399

No one should stray in doubt in this world. Know, that without the Guru, no one can cross the world-ocean. 864

The Guru is the Creator and the Guru is potent to do everything. The Guru-God is and shall ever be. Says Nanak, this is what the Lord has made me understand. Without the Guru, salvation is obtained not, O brother. 864

Without the One True Guru, accursed is the life in this world. 957

So long God does not descend on earth in the form of true Guru, no mystery can be understood. The Guru and God are one; He is the true master and the whole world craves for Him. He rises like sun and the darkness is dispelled. VBG 1

As long as there are doubts in the mind till then man falls and staggers. When my Guru removed my doubts, I obtained rest. Says Nanak, the Guru has opened my shutters. I am emancipated, and my ground of doubt is destroyed. 400 188

ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ, ਅਗਿਆਨ ਅੰਧਿਰ ਬਿਨਾਸੇ ॥
(ਪੰਨਾ—573)

ਜੇ ਸਉ ਚੰਦਾ ਉਗਵਹਿ, ਸੂਰਜ ਚੜ੍ਹਹਿ ਹਜਾਰ ॥

ਏਤੇ ਚਾਨਣ ਹੋਇਆ, ਗੁਰ ਬਿਨੁ ਘੋਰ ਅੰਧਾਰ ॥ (ਪੰਨਾ—463)

ਆਦਿ ਅੰਤਿ ਏਕੋ ਅਵਤਾਰਾ ॥

ਸੋਈ ਗੁਰੂ ਸਮਝਿਯਹੁ ਹਮਾਰਾ ॥ (ਚੌਪਈ ਪਾ:—੧੦)

ਇਕਾ ਬਾਣੀ ਇਕੁ ਗੁਰੂ, ਇਕੋ ਸਬਦੁ ਬੀਚਾਰਿ ॥ (ਪੰਨਾ—646)

ਬਿਨੁ ਗੁਰ ਮਨੁਆ ਨਾ ਟਿਕੈ, ਫਿਰਿ ਫਿਰਿ ਜੂਨੀ ਪਾਇ ॥ (ਪੰਨਾ—313)

ਰਤਨੁ ਜਵੇਹਰੁ ਲਾਲੁ ਹਰਿ ਨਾਮੁ, ਗੁਰਿ ਕਾਢਿ ਤਲੀ ਦਿਖਲਾਇਆ
(ਪੰਨਾ—880)

ਐਸਾ ਸਤਿਗੁਰੁ ਲੋੜਿ ਲਹੁ, ਜਿਸੁ ਜੇਵਡੁ ਅਵਰੁ ਨ ਕੋਇ ॥

ਤਿਸੁ ਸਰਣਾਈ ਛੁਟੀਐ ਲੇਖਾ ਮੰਗੈ ਨਾ ਕੋਇ ॥ (ਪੰਨਾ—1089)

ਉੱਤੇ ਲਿਖੀਆਂ ਗੁਰਬਾਣੀ ਦੀਆਂ ਪੰਗਤੀਆਂ ਤੋਂ ਸਪਸ਼ਟ ਹੈ ਕਿ ਸਾਡਾ ਸਤਿਗੁਰੂ :—

ਦੇਹਧਾਰੀ ਨਹੀਂ,

ਇਕ ਦੇਸੀ ਨਹੀਂ,

'ਇਕ ਜਾਤੀ' ਨਹੀਂ,

'ਇਕ ਰੰਗੀ' ਨਹੀਂ,

'ਇਕ ਨਾਮੀ' ਨਹੀਂ,

'ਤਸਵੀਰ' ਵਾਲਾ ਨਹੀਂ,

'ਬੁੱਤ' ਵਾਲਾ ਨਹੀਂ,

'ਮਰਨ ਜੀਵਨ' ਵਿਚ ਨਹੀਂ,

'ਸੁੰਡ' ਵਾਲਾ ਨਹੀਂ,

'ਦਹਿ-ਸਿਰਾਂ' ਵਾਲਾ ਨਹੀਂ,

'ਚਾਰ ਬਾਹਾਂ' ਵਾਲਾ ਨਹੀਂ,

ਭਿਆਨਕ ਰੂਪ ਨਹੀਂ,

ਦੂਰ ਨਹੀਂ !!

ਹਾਂ ਜੀ ! ਗੁਰਬਾਣੀ ਅਨੁਸਾਰ ਸਾਡਾ ਸਤਿਗੁਰੂ ਤਾਂ :—

'ਗੁਣੀ ਨਿਧਾਨ' ਹੈ

'ਪੂਰਾ ਗੁਰੂ' ਹੈ

'ਪੂਰਾ ਵੈਦ' ਹੈ

The Satguru has applied the collyrium of Divine knowledge and the darkness of my ignorance is dispelled. 573

If hundred moons arise and a thousand suns appear, even with such light, there would be pitch darkness without the Guru. 463

He is the only One from the beginning to the end; I consider Him only my Guru. Chaupi P: 10

There is but one Divine sermon, uttered by the only Guru; there is One Name to reflect upon. 646

Without the Guru his mind becomes not steady and he enters womb again and again. 313

God's Name is the emerald, jewel and ruby. Mining it out, the Guru has exhibited it on the palm of the hand. 880

Find thou such a True Guru, equal to whom there is not another. In his refuge, the mortal is realized, and none asks him to render an account. 1089

From the above lines from *Gurbani* is clear that our *Satguru* : -

has no human form

does not belong to any one country

does not belong to any 'one caste'

does not conform to any 'one color'

has no 'one name'

has no 'picture' of himself

cannot be carved into an 'idol'

is beyond 'birth and death'

has no 'trunk'

is not one with 'ten-heads'

is not one with 'four arms'

is not one with frightening looks

is not one who is far away!!

Yes indeed! According to *Gurbani* our *Guru* is the:--

'treasure house of virtues'

'complete' *Guru*'

'complete' healer'

'ਸੁਖ-ਸਾਗਰ' ਹੈ
 'ਸੱਚਾ ਪਾਤਸ਼ਾਹ' ਹੈ
 'ਸਦ-ਬਖਸ਼ਿੰਦ' ਹੈ
 'ਸਦ ਮਿਹਰਬਾਨ' ਹੈ
 'ਪੂਰਾ ਸ਼ਾਹ' ਹੈ
 'ਕਰਤਾ ਪੁਰਖ' ਹੈ
 'ਪੁਰਖ ਅਗੰਮ' ਹੈ
 'ਪੁਰਖ ਬਿਧਾਤਾ' ਹੈ
 'ਦਇਆ ਨਿਧਿ' ਹੈ
 ਪਾਰਸ ਹੈ
 'ਸੱਚ-ਦਾਤਾਰ' ਹੈ
 'ਭਗਤ ਵਛਲ' ਹੈ

'ਬਾਵਨ ਚੰਦਨ' ਹੈ
 'ਪੂਰਾ ਪਾਰਜਾਤ' ਹੈ
 'ਮਾਨ ਸਰੋਵਰ' ਹੈ
 'ਤੀਰਥ ਦਰੀਆਉ' ਹੈ
 ਬੰਦੀ ਛੋਡ ਹੈ
 'ਸਭਸ ਕਾ ਦਾਤਾ' ਹੈ
 'ਸਰਬ ਪ੍ਰਤਿਪਾਲੇ' ਹੈ
 'ਸਰਬ ਨਿਧਾਨ ਦਾਨ ਦੇਤ' ਹੈ
 'ਮਾਰਿ-ਜੀਵਾਲੇ' ਹੈ
 'ਅੰਤੀ ਅਉਸਰ ਲਏ ਛਡਾਇ' ਹੈ
 'ਅਉਗਣ ਕੇ ਨ ਚਿਤਾਰੇ' ਹੈ

'ਨਿੰਦਕ, ਦੋਖੀ, ਬੇਮੁਖ ਤਾਰੇ' ਹੈ
 'ਵਡੇ ਅਜਾਨ ਮੁਗਧ ਨਿਸਤਾਰੇ' ਹੈ
 'ਬਾਹ ਪਕੜ ਅੰਧਲੇ ਉਧਾਰੇ' ਹੈ
 ਨਿਮਾਣਿਆਂ ਦਾ ਮਾਣ ਹੈ
 ਨਿਤਾਣਿਆਂ ਦਾ ਤਾਣ ਹੈ
 ਨਿਆਸਰਿਆਂ ਦਾ ਆਸਰਾ ਹੈ

'ocean of peace'
 'true Emperor'
 one who is 'forever merciful'
 one who is 'forever generous'
 'perfect king'
 'creator being'
 'unfathomable being'
 'embodiment of giving'
 'treasure house of grace'
 'proverbial touchstone'
 'giver of gifts'
 'support of devotees'

'white sandalwood'
 'proverbial tree that satisfies all'
 'proverbial all satisfying lake'
 'river of pilgrimage'
 'reliever of burdens'
 'giver of gifts to all'
 'sustainer of all'
 'giver of all treasurers'
 'giver of life and death'
 freedom giver
 one who 'does not dwell on our shortcomings'
 He 'liberates the slanderer, sufferer and the prodigal'
 He 'liberates the totally ignorant and blind'
 He 'holds the blind person's hand and leads to safety'
 He is the respect of the respect less
 He is the strength of the powerless
 He is the hope of the hopeless

ਨਿਥਾਵਿਆਂ ਦਾ ਥਾਉਂ ਹੈ
 ਨਿਪੱਤਿਆਂ ਦੀ ਪੱਤ ਹੈ
 ਨਿਗੱਤਿਆਂ ਦੀ ਗੱਤ ਹੈ
 'ਪਤਿਤ ਪਾਵਨ' ਹੈ
 'ਦੁਖ ਭੰਜਨ' ਹੈ
 'ਨਿਰਭਉ' ਹੈ
 'ਨਿਰਵੈਰ' ਹੈ
 'ਸਬਦੁ' ਹੈ
 'ਨਾਮ' ਹੈ
 'ਆਪੋ-ਆਪ' ਹੈ ।

ਹੋਂ ਜੀ ! 'ਐਸਾ ਸਤਿਗੁਰੁ ਲੋੜਿ ਲਹੁ' ਜੋ

'ਨਾਲ ਹੋਵੈਦਾ'
 'ਲਹਿ ਨ ਸਕੰਦਾ'
 ਸਦਾ ਅੰਗ ਸੰਗੇ
 ਹਾਥ ਪੈ ਨੇਰੈ
 ਅੰਗ ਸੰਗ ਮੌਲਾ
 ਅੰਗ ਅੰਗ ਸੁਖਦਾਈ
 'ਰਖੈ ਜੀਅ ਨਾਲੇ'
 'ਸਾਚ ਦ੍ਰਿੜਾਵੈ'
 'ਅਕਥ ਕਥਾਵੈ'
 'ਸਬਦਿ ਮਿਲਾਵੈ'
 ਲਾਡ-ਲਡਾਉਂਦਾ
 ਖੇਲ-ਖਿਲਾਉਂਦਾ
 'ਪ੍ਰਤਿ-ਪਾਲੇ'
 'ਨਿਤ-ਸਾਰ ਸਮਾਲੈ'
 ਅਨਦ-ਬਿਨੋਦੀ
 ਪ੍ਰੇਮ-ਪੁਰਖ
 ਅਤਿ-ਪ੍ਰੀਤਮ
 ਅਤਿ-ਸੁੰਦਰ

the shelter of the shelter less
 the honor of the honor less
 the fortune of the unfortunate
 the 'redeemer of the disbelievers or apostates'
 the one who 'frees those in distress'
 the one 'without fear'
 the one 'without enmity'
 the one who is '*Shabad*'
 the one who is '*Naam*'
 the one who is 'All by Himself'

0 Yes indeed! 'Desire for such a *Satguru*' who:

'is at hand'
 'cannot be separated'
 is forever with you
 is nearer than hands and feet
 is intertwined with every fiber
 is intertwined for all comforts
 'is companion of the soul'
 'solidifies the Truth'
 'utters the unutterable'
 'connects with the *Shabad*'
 'cradles us with love'
 'is playful and makes us play'
 'sustains us with love'
 'fulfills our needs everyday'
 blesses with 'joyous bliss'
 is love-personality
 is the supreme beloved
 is the most beautiful

ਮਨ-ਮਹਣਾ
 ਘਟ-ਸੋਹਣਾ
 ਮਿਠ-ਬੋਲੜਾ
 ਕਦੇ ਨ ਬੋਲੇ ਕਉੜਾ
 ਅੰਮ੍ਰਿਤ ਦਾਤਾ
 ਪਿਰਮ ਰਸ
 ਪਿਰਮ ਪਿਆਲਾ
 ਸਾਕੀ ਹੋਇ ਪਿਲਾਵਣ ਹਾਰਾ
 ਅਨਹਦ ਸ਼ਬਦ '
 ਅਨਹਦ-ਬਾਣੀ
 ਅਨਹਦ-ਧੁਨੀ
 ਰੁਣਝੁਣ ਨਾਮ
 ਨਾਮ-ਦਾਤਾ
 ਮਾਤ-ਪਿਤਾ
 ਰਸ-ਦਾਤਾ ਹੈ ।

ਤਾਂ ਤੇ, ਐਸੇ ਗੁਰ ਕਉ
 'ਬਲਿ ਬਲਿ ਜਾਈ'
 'ਲਖ-ਲਖ ਲਖ ਬਰੀਆ'
 'ਘੋਲਿ ਘੁਮਾਈ'
 'ਸਦਾ ਸਦਾ ਕੁਰਬਾਣੀ'
 'ਵਾਰ-ਵਾਰ ਜਾਉ'
 'ਬਲਿਹਾਰੀ ਜਾਉ'
 'ਤਨ ਮਨ ਧਨ ਅਰਪਉ'
 'ਬੁਲਾਵਉ ਪਾਖਾ'
 'ਸਿਮਰਉ ਸਾਸਿ ਸਾਸਿ'
 'ਵੇਖਿ ਵੇਖਿ ਵਿਗਸਿਆ'
 'ਦਰਸਨ ਦੇਖਿ ਦੇਖਿ ਜੀਵਾ'
 'ਚਰਨ ਧੋਇ ਧੋਇ ਪੀਵਾ'
 'ਗ੍ਰਿਹਿ ਢੋਵਉ ਪਾਣੀ'

is the captivator of hearts
 has a beautiful heart
 speaks sweetly
 never utters a harsh word
 is the Bestower of Amrit (the elixir of life)
 is the relish (taste) of love
 is the vessel of love
 is the dispenser of the intoxicant love
 is the infinite word
 is the infinite *bani*
 is the celestial music
 is the celestial *Naam*
 is the Bestower of *Naam*
 is the father and mother
 is the Bestower of relish

So then for such a *Guru* we should -

'be a sacrifice'
 'thousands of times'
 'shower our thanksgiving'
 'ever and ever be grateful'
 'be unreservedly, repeatedly be thankful'
 'be ready to offer anything or everything'
 'surrender body, mind and wealth'
 'offer the service of fan waving'
 'remember with every breath'
 'behold in wonderment'
 'become alive by ever witnessing'
 'wash the lotus feet and drinking the water'
 'carry water to His abode'

‘ਗ੍ਰਿਹਿ ਪੀਸਉ ਨੀਤਿ’
‘ਸਿਰ ਬੋਚਉ’
‘ਹੁਕਮ ਮਾਨਉ’
‘ਵਡਾ ਕਰਿ ਸਾਲਾਹੀਐ’

ਜਿਨ :

‘ਭਰਮ ਯੜੁ ਤੋੜਿਆ’
‘ਹਰਿ ਸਿਉ ਜੋੜਿਆ’
‘ਹਰਿ ਨਾਮ ਦ੍ਰਿੜਾਇਆ’
‘ਅਲੱਖ ਲਖਾਇਆ’
‘ਹਰ ਪੰਥ ਬਤਾਇਆ’
‘ਮੋਹ ਅੰਧੋਰ ਚੁਕਾਇਆ’
‘ਭਗਤਿ ਭੰਡਾਰ ਬਖਸ਼ਿਆ’
‘ਮਹਾ ਅਗਨਿ ਤੇ ਰਾਖਿਆ’
‘ਵੇਰੀ ਮਿਤ੍ਰੁ ਸਮ ਦ੍ਰਿਸ਼ਟਿ ਦਿਖਾਈ’
‘ਕਾਰਜ ਸਾਰੇ’
‘ਸਗਲ ਮਨੋਰਥ ਪੂਰੇ’

‘ਹਰਿ ਉਪਦੇਸ਼ ਦੇ ਕੀਏ ਸਿਆਣੇ’
‘ਪ੍ਰੇਮ ਬਾਣੀ ਮਨ ਮਾਰਿਆ’
‘ਨਦਰਿ ਨਿਹਾਲਿਆ’
‘ਸੂਕੇ ਹਰੇ ਕੀਏ ਖਿਨ ਮਾਰਿ’
‘ਮਾਣਸ ਤੇ ਦੇਵਤੇ ਕੀਏ’
‘ਆਪਣੀ ਸੇਵਾ ਲਾਇਆ’
‘ਵਿਚਹੁ ਮਾਰਿ ਕਢੀਆ ਬੁਰਿਆਈਆ’
‘ਥਾਪੀ ਦਿਤੀ ਕੰਡ ਜੀਉ’
‘ਅਬਿਚਲ ਰਾਜ ਬੈਠਾਇਆ ।’

ਐਸਾ ਗੁਰੂ ‘ਸਾਧ-ਸੰਗਤ’ ਰੂਪੀ ਸਚਖੰਡ ਵਿਚ ਵਸਦਾ ਹੈ ।

ਸਾਧ ਸੰਗਤਿ ਸਚਖੰਡ ਵਿਚਿ, ਸਤਿਗੁਰ ਪੁਰਖ ਵਸੈ ਨਿਰੰਕਾਰਾ ॥

(ਵਾ: ਭਾ: ਗੁ: 6/4)

‘grind corn every day at His abode’
‘surrender totally’
‘abide in the *Hukam*’
‘shower praise to the exalted unreservedly’

to the one who:

‘bursts open the fort of doubt’
‘unites with God’
‘solidifies the Name of God’
‘manifests the inexpressible’
‘shows the path to God’
‘disperses attachment and the darkness of ignorance’
‘bestows the treasure of godliness’
‘protects from the horrible world fire’
‘makes us see enemy and friend equally’
‘clears all our paths’
‘fulfils all our aims’

‘bestows God’s teachings and makes us wise’
‘subdues the mind with the love of *Bani*’
‘joyous outpouring through His divine glance’
‘in a moment the dried and withered become green with life’
‘transforms men into *devatas* (demigods)’
‘leads us into serving Him’
‘thrashes out the evils from within us’
‘gives a pat of approval on the back’
‘bestows the emperorship that lasts forever’

Such a Guru is present in the *Sadh Sangat* -the embodiment of the realm of Truth.

In the Sadh-Sangat, the abode of Truth, the Supreme Formless Lord resides.
VBG 6/4

ਸਾਡਾ 'ਅਤਿ ਪ੍ਰੀਤਮ' ਸਤਿਗੁਰੂ 'ਸਾਕੀ' ਬਣ ਕੇ, ਸਾਨੂੰ ਅਤਰ-ਆਤਮੇ 'ਪਿਰਮ-ਪਿਆਲੇ ਅਤੇ ਅਮ੍ਰਿਤ-ਨਾਮ ਭੋਜਨ, ਦਿਨ ਰਾਤ ਛਕਾਉਂਦਾ ਹੈ, ਅਤੇ ਅਸੀਂ 'ਪਿਰਮ ਰਸ' ਵਿਚ ਅਲਮਸਤ ਮਤਵਾਰੇ ਹੋ ਕੇ 'ਖੀਵੇ' ਹੁੰਦੇ ਹਾਂ।

ਪ੍ਰੇਮ ਦੀ ਟਿਹ 'ਅਕਥ ਕਹਾਣੀ' 'ਪਿਰਮ ਖੇਲ' ਅੰਤਰ-ਮੁਖੀ ਤੇ ਅਤਿ ਸੂਖਮ ਹੈ, ਜੋ ਗੁਰਮੁਖ ਪਿਆਰਿਆਂ, ਬਖਸ਼ਿਆਂ ਹੋਇਆਂ ਮਹਾਂ-ਪੁਰਖਾਂ ਦੀ ਸੰਗਤ ਵਿਚ ਵਿਚਰਦੇ ਹੋਇਆਂ, ਅਟੱਟ ਨਾਮ ਅਭਿਆਸ ਕਮਾਈ ਨਾਲ ਹੀ 'ਅਨੁਭਵ' ਕੀਤੀ ਤੇ ਮਾਣੀ ਜਾ ਸਕਦੀ ਹੈ। ਇਸ ਤਰ੍ਹਾਂ ਸਾਡਾ 'ਸ਼ਬਦ ਗੁਰੂ' ਸਿਰਫ ਨਾਲ ਹੀ ਨਹੀਂ ਰਹਿੰਦਾ, ਬਲਕਿ ਅੰਤਰ ਆਤਮੇ, ਅੰਗ-ਸੰਗ 'ਸੋਲਾ' ਹੋ ਕੇ ਨਿੱਘਾ ਪਿਆਰ ਰੰਗ-ਰਸ ਬਖਸ਼ਦਾ ਹੈ।

ਗੁਰੂ ਸਾਹਿਬਾਨ ਨੇ, ਸਾਨੂੰ ਬੜੀ-ਉੱਚੀ-ਸੁੱਚੀ, ਇਲਾਹੀ ਬਾਣੀ ਬਖਸ਼ੀ ਹੈ, ਜਿਸ ਦੀ 'ਰੋਸ਼ਨੀ' ਤੇ ਅਗਵਾਈ ਵਿਚ ਸਤਿਸੰਗ ਤੇ ਨਾਮ ਸਿਮਰਨ ਦੁਆਰਾ ਅਸੀਂ ਉੱਚਾ-ਸੁੱਚਾ ਆਤਮਿਕ ਨਾਮ-ਰੰਗਣ ਵਾਲਾ ਜੀਵਨ ਬਤੀਤ ਕਰਨਾ ਹੈ, ਜਿਸ ਦੀ 'ਮਹਿਕ' (Fragrance) ਨਾਲ ਅਭਿਲਾਖੀ ਰੂਹਾਂ ਪ੍ਰਭਾਵਤ ਹੋ ਕੇ, ਆਪੇ ਗੁਰ-ਮਤ ਵਲ ਖਿੱਚੀਆਂ ਆਉਣਗੀਆਂ।

ਇਲਾਹੀ ਗੁਰਬਾਣੀ ਦਾ 'ਚਾਨਣ' ਦੁਨੀਆਂ ਵਿਚ ਫੈਲਾਉਣ ਦਾ ਇਹੀ ਇੱਕੋ-ਇਕ ਸਾਧਨ ਹੈ।

ਸੌ ਸਤਿਗੁਰ ਧਨੁ ਧੰਨੁ ਜਿਨਿ ਭਰਮ ਗੜ੍ਹ ਤੋੜਿਆ ॥
 ਸੌ ਸਤਿਗੁਰ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥
 ਨਾਮੁ ਨਿਧਾਨੁ ਅੱਖੁਟ ਗੁਰੁ ਦੇਇ ਦਾਰੂਓ ॥
 ਮਹਾਂ ਰੰਗੁ ਬਿਕਰਾਲ ਤਿਨੈ ਬਿਦਾਰੂਓ ॥
 ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥
 ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥
 ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥
 ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਾਰ ਅਲਖ ਅਭੇਵ ॥ (ਪੰਨਾ—512)

ਤਿਸ ਗੁਰ ਕਉ ਹਉ ਵਾਰਿਆ, ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥
 ਤਿਸੁ ਗੁਰ ਕਉ ਸਦਾ ਬਲਿਹਾਰਣੈ, ਜਿਨਿ ਹਰਿ ਸੇਵਾ ਬਣਤ ਬਣਾਈ ॥
 ਸੌ ਸਤਿਗੁਰੁ ਪਿਆਰਾ ਮੇਰੇ ਨਾਲਿ ਹੈ, ਜਿਥੇ ਕਿਥੇ ਮੈਨੋ ਲਏ ਛਡਾਈ ॥
 ਤਿਸੁ ਗੁਰ ਕਉ ਸਾਬਾਸਿ ਹੈ, ਜਿਨਿ ਹਰਿ ਸੋਝੀ ਪਾਈ ॥

Our 'most loving' *Satguru* becomes our 'beloved' and day and night makes us drink from the 'vessel of love' and partake the food of *Ambrosial Naam*. We become intoxicated in the 'joyous relish' and become extremely 'happy'.

This 'unnarratable story' of love, is the internal manifestation of divine love which is totally subtle. This can only be 'intuitively' experienced in the company of beloved *Gurmukhs* and blessed souls through unceasing practice of the *Naam*. In this way our '*Shabad Guru*' not only remains with us, but also intuitively provides divine 'intoxication' and bestows upon us warm love, glow and relish.

Our *Guru Sahibs* have bestowed upon us a lofty and sublime *Bani*; in it's guiding 'light' through *Satsang and Naam Simran*, we are led to live a life filled with Truth and color of the *Naam*. The fragrance influences the souls who are seeking and they get attracted towards *Gurmat* (the teachings of the Guru).

This is the one and only way of spreading the light of Divine *Gurbani* in the world.

*Blessed! blessed! is the True Guru, who has demolished the fortress of doubt.
 Hail! hail! unto the True Guru, who has united me, with the Lord.
 The inexhaustible, Name treasure, the Guru has given me as a medicine.
 That has banished the great and terrible ailment of spiritual ignorance.
 I have obtained the great treasure of the wealth of the Lord's Name.
 By recognizing my Ownself I have won and attained an infinite life.
 The glory of the Omnipotent and bright Guru cannot be described.
 The Guru is himself the Limitless, Invisible and Inscrutable Lord Master.* 512

*A sacrifice am I unto the Guru, who reads out to me the Divine sermon of God.
 I am ever devoted unto that Guru, who has designed to engage me in God's service. That Beloved True Guru is with me and gets me delivered wherever I may be.
 Blessed indeed is the Guru, who has imparted unto me the Divine understanding.*

ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ
ਮੇਰੇ ਮਨ ਕੀ ਆਸ ਪੁਰਾਈ ॥

(ਪੰਨਾ— 588)

ਨਮਸਕਾਰ ਗੁਰਦੇਵ ਕੇ, ਸਤਿਨਾਮ ਜਿਸ ਮੰਤਰ ਸੁਣਾਇਆ ॥
ਭਵਜਲ ਵਿਚੋਂ ਕਢਿ ਕੇ, ਮੁਕਤ ਪਦਾਰਥ ਮਾਹਿ ਸਮਾਇਆ ॥
ਜਨਮ ਮਰਣ ਭਉ ਕਟਿਆ, ਸੰਸਾਰੋਗ ਵਿਯੋਗ ਮਿਟਾਇਆ ॥
ਸੰਸਾਰੁ ਇਹੁ ਸੰਸਾਰੁ ਹੈ, ਜਨਮ ਮਰਣ ਵਿੱਚ ਦੁੱਖ ਸਵਾਇਆ ॥
ਜਮ ਦੰਡ ਸਿਰੋਂ ਨ ਉਤਰੇ, ਸਾਕਤ ਦੁਰਜਨ ਜਨਮ ਗਵਾਇਆ ॥
ਚਰਨ ਗਹੇ ਗੁਰਦੇਵ ਦੇ, ਸਤਿ ਸ਼ਬਦ ਦੇ ਮੁਕਤ ਕਰਾਇਆ ॥
ਭਾਉ ਭਗਤਿ ਗੁਰ-ਪੁਰਬ ਕਰਿ, ਨਾਮ ਦਾਨ ਇਸ਼ਨਾਨ ਦ੍ਰਿੜਾਇਆ ॥
ਜੇਹਾ ਬੀਉ ਤੇਹਾ ਫਲ ਪਾਇਆ ॥

(ਵਾ: ਭਾ: ਗੁ: 1/1)

*Nanak, I am a sacrifice unto the Guru, who has given me the Lord's Name
and thus fulfilled my heart's desire.* 588

*I bow before the Guru (Guru Nanak Dev Ji) who recited the Satnam
Mantra for the world.
Getting us out from across the world ocean, He offered us a way to
salvation.
He destroyed the fear of transmigration and decimated the malady of
doubt and separation.
The world is the embodiment of anxiety and all the pain of birth and death
is in it.
The punishment meted out by the couriers of death is not averted. The
Saakats, (self-oriented ones) have lost their lives through sinful acts.
Those who have come to the shelter of the Guru, they have been given
the Word of Truth and freed.
Now being full of loving devotion they celebrate the Gurparbs
(anniversaries of the Gurus) and their acts of remembrance of God, charity
and holy ablutions, inspire others as well.* VBG 1/1